

 Print Page

Sri Guru Granth Sahib

Displaying 425 of

ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥

Aapanai Hathh Vaddiaaeaa Dhae Naamae Laaeae ||

Glory is in His Hands; He bestows His Name, and attaches us to it.

ਆਸਾ (ਮਃ ੩) ਅਸਟ (੨੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧

Raag Thitee Gauri Guru Amar Das

ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥

Naanak Naam Nidhhaan Man Vasiaa Vaddiaaee Paaeae ||8||4||26||

O Nanak, the treasure of the Naam abides within the mind, and glory is obtained. ||8||4||26||

ਆਸਾ (ਮਃ ੩) ਅਸਟ (੨੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧

Raag Thitee Gauri Guru Amar Das

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੫

ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥

Sun Man Mann Vasaae Thoon Aapae Aae Milai Maerae Bhaae ||

Listen, O mortal: enshrine His Name within your mind; He shall come to meet with you, O my Sibling of Destiny.

ਆਸਾ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੨

Raag Asa Guru Amar Das

ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥

Anadhin Sachee Bhagath Kar Sachai Chith Laae ||1||

Night and day, center your consciousness on true devotional worship of the True Lord. ||1||

ਆਸਾ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੨

Raag Asa Guru Amar Das

ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥

Eaeko Naam Dhiaae Thoon Sukh Paavehi Maerae Bhaae ||

Meditate on the One Naam, and you shall find peace, O my Siblings of Destiny.

ਆਸਾ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੩

Raag Asa Guru Amar Das

ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥

Houmai Dhoojaa Dhoor Kar Vaddee Vaddiaaee ||1|| Rehaao ||

Eradicate egotism and duality, and your glory shall be glorious. ||1||Pause||

ਆਸਾ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੩

Raag Asa Guru Amar Das

ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥

Eis Bhagathee No Sur Nar Mun Jan Lochadhae Vin Sathigur Paaee N Jaaee ||

The angels, humans and silent sages long for this devotional worship, but without the True Guru, it cannot be attained.

ਆਸਾ (ਮਃ ੩) ਅਸਟ (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੪

Raag Asa Guru Amar Das

ਪੰਡਿਤ ਪੜਦੇ ਜੋਤਿਕੀ ਤਿਨ ਬੁਝ ਨ ਪਾਇ ॥੨॥

Panddith Parradhae Jothikee Thin Boojh N Paaee ||2||

The Pandits, the religious scholars, and the astrologers read their books, but they do not understand. ||2||

ਆਸਾ (ਮਃ ੩) ਅਸਟ (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੫

Raag Asa Guru Amar Das

ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥

Aapai Thhai Sabh Rakhioun Kishh Kehan N Jaaee ||

He Himself keeps all in His Hand; nothing else can be said.

ਆਸਾ (ਮਃ ੩) ਅਸਟ (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੫

Raag Asa Guru Amar Das

ਆਪੇ ਦੇਇ ਸੁ ਪਾਈਐ ਗੁਰਿ ਬੁਝ ਬੁਝਾਈ ॥੩॥

Aapae Dhaee S Paaeeai Gur Boojh Bujhaaee ||3||

Whatever He gives, is received. The Guru has imparted this understanding to me. ||3||

ਆਸਾ (ਮਃ ੩) ਅਸਟ (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੫

Raag Asa Guru Amar Das

ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥

Jeea Janth Sabh This Dhae Sabhanaa Kaa Soee ||

All beings and creatures are His; He belongs to all.

ਆਸਾ (ਮਃ ੩) ਅਸਟ (੨੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੬

Raag Asa Guru Amar Das

ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥

Mandhaa Kis No Aakheeai Jae Dhoojaa Hoe ॥4॥

So who can we call bad, since there is no other? ॥4॥

ਆਸਾ (ਮਃ ੩) ਅਸਟ (੨੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੬

Raag Asa Guru Amar Das

ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥

Eiko Hukam Varathadhaa Eaekaa Sir Kaaraa ॥

The Command of the One Lord is pervading throughout; duty to the One Lord is upon the heads of all.

ਆਸਾ (ਮਃ ੩) ਅਸਟ (੨੭) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੭

Raag Asa Guru Amar Das

ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥

Aap Bhavaalee Dhitheean Anthar Lobh Vikaraa ॥5॥

He Himself has led them astray, and placed greed and corruption within their hearts. ॥5॥

ਆਸਾ (ਮਃ ੩) ਅਸਟ (੨੭) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੭

Raag Asa Guru Amar Das

ਇਕ ਆਪੇ ਗੁਰਮੁਖਿ ਕੀਤੀਅਨੁ ਬੂਝਨਿ ਵੀਚਾਰਾ ॥

Eik Aapae Guramukh Keethian Boojhan Veechaaraa ॥

He has sanctified those few Gurmukhs who understand Him, and reflect upon Him.

ਆਸਾ (ਮਃ ੩) ਅਸਟ (੨੭) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੮

Raag Asa Guru Amar Das

ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥

Bhagath Bhee Ounaa No Bakhaseean Anthar Bhanddaaraa ॥6॥

He grants devotional worship to them, and within them is the treasure. ॥6॥

ਆਸਾ (ਮਃ ੩) ਅਸਟ (੨੭) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੮

Raag Asa Guru Amar Das

ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਈ ਹੋਈ ॥

Giaaneeaa No Sabh Sach Hai Sach Sojhee Hoe ॥

The spiritual teachers know nothing but the Truth; they obtain true understanding.

ਆਸਾ (ਮਃ ੩) ਅਸਟ (੨੭) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੯

Raag Asa Guru Amar Das

ਓਇ ਭੁਲਾਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ ॥੭॥

Oue Bhulaaeae Kisai Dhae N Bhulanhee Sach Jaanan Soee ॥7॥

They are led astray by Him, but they do not go astray, because they know the True Lord. ॥7॥

ਆਸਾ (ਮਃ ੩) ਅਸਟ (੨੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੯

Raag Asa Guru Amar Das

ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥

Ghar Mehi Panch Varathadhae Panchae Veechaaree ||

Within the homes of their bodies, the five passions are pervading, but here, the five are well-behaved.

ਆਸਾ (ਮਃ ੩) ਅਸਟ (੨੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੯

Raag Asa Guru Amar Das

ਨਾਨਕ ਬਿਨੁ ਸਤਿਗੁਰ ਵਸਿ ਨ ਆਵਨੀ ਨਾਮਿ ਹਉਮੈ ਮਾਰੀ ॥੮॥੫॥੨੭॥

Naanak Bin Sathigur Vas N Aavanhee Naam Houmai Maaree ||8||5||27||

O Nanak, without the True Guru, they are not overcome; through the Naam, the ego is conquered.

||8||5||27||

ਆਸਾ (ਮਃ ੩) ਅਸਟ (੨੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੦

Raag Asa Guru Amar Das

ਆਸਾ ਮਹਲਾ ੩ ॥

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੨੫

ਘਰੈ ਅੰਦਰਿ ਸਭੁ ਵਸੁ ਹੈ ਬਾਹਰਿ ਕਿਛੁ ਨਾਹੀ ॥

Gharai Andhar Sabh Vathh Hai Baahar Kishh Naahee ||

Everything is within the home of your own self; there is nothing beyond it.

ਆਸਾ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੧

Raag Asa Guru Amar Das

ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥

Gur Parasaadhee Paaeeai Anthar Kapatt Khulaahee ||1||

By Guru's Grace, it is obtained, and the doors of the inner heart are opened wide. ||1||

ਆਸਾ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੧

Raag Asa Guru Amar Das

ਸਤਿਗੁਰ ਤੇ ਹਰਿ ਪਾਈਐ ਭਾਈ ॥

Sathigur Thae Har Paaeeai Bhaaee ||

From the True Guru, the Lord's Name is obtained, O Siblings of Destiny.

ਆਸਾ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੨

Raag Asa Guru Amar Das

ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥

Anthar Naam Nidhhaan Hai Poorai Sathigur Dheaaa Dhikhaaee ||1|| Rehaao ||

The treasure of the Naam is within; the Perfect True Guru has shown this to me. ||1||Pause||

ਆਸਾ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੨

Raag Asa Guru Amar Das

ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥

Har Kaa Gaahak Hovai So Leae Paaeae Rathan Veechaaraa ||

One who is a buyer of the Lord's Name, finds it, and obtains the jewel of contemplation.

ਆਸਾ (ਮਃ ੩) ਅਸਟ (੨੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੩

Raag Asa Guru Amar Das

ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥

Andhar Kholai Dhib Dhisatt Dhaekhai Mukath Bhanddaaraa ||2||

He opens the doors deep within, and through the Eyes of Divine Vision, beholds the treasure of liberation. ||2||

ਆਸਾ (ਮਃ ੩) ਅਸਟ (੨੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੩

Raag Asa Guru Amar Das

ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥

Andhar Mehal Anaek Hehi Jeeo Karae Vasaeraa ||

There are so many mansions within the body; the soul dwells within them.

ਆਸਾ (ਮਃ ੩) ਅਸਟ (੨੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੪

Raag Asa Guru Amar Das

ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥

Man Chindhiaa Fal Paaeisee Fir Hoe N Faeraa ||3||

He obtains the fruits of his mind's desires, and he shall not have to go through reincarnation again. ||3||

ਆਸਾ (ਮਃ ੩) ਅਸਟ (੨੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੪

Raag Asa Guru Amar Das

ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥

Paarakheea Vathh Samaal Lee Gur Sojhee Hoei ||

The appraisers cherish the commodity of the Name; they obtain understanding from the Guru.

ਆਸਾ (ਮਃ ੩) ਅਸਟ (੨੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੫

Raag Asa Guru Amar Das

ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥

Naam Padhaarathh Amul Saa Guramukh Paavai Koei ||4||

The wealth of the Naam is priceless; how few are the Gurmukhs who obtain it. ||4||

ਆਸਾ (ਮਃ ੩) ਅਸਟ (੨੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੫

Raag Asa Guru Amar Das

ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥

Baahar Bhaalae S Kiaa Lehai Vathh Gharai Andhar Bhaae ||

Searching outwardly, what can anyone find? The commodity is deep within the home of the self, O Siblings of Destiny.

ਆਸਾ (ਮਃ ੩) ਅਸਟ (੨੮) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੬

Raag Asa Guru Amar Das

ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥

Bharamae Bhooolaa Sabh Jag Firai Manamukh Path Gavaae ||5||

The entire world is wandering around, deluded by doubt; the self-willed manmukhs lose their honor. ||5||

ਆਸਾ (ਮਃ ੩) ਅਸਟ (੨੮) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੬

Raag Asa Guru Amar Das

ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥

Ghar Dhar Shhoddae Aapanaa Par Ghar Jhoothaa Jaaee ||

The false one leaves his own hearth and home, and goes out to another's home.

ਆਸਾ (ਮਃ ੩) ਅਸਟ (੨੮) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੭

Raag Asa Guru Amar Das

ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥

Chorai Vaangoo Pakarreeai Bin Naavai Chottaa Khaae ||6||

Like a thief, he is caught, and without the Naam, he is beaten and struck down. ||6||

ਆਸਾ (ਮਃ ੩) ਅਸਟ (੨੮) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੭

Raag Asa Guru Amar Das

ਜਿਨ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥

Jinhee Ghar Jaathaa Aapanaa Sae Sukheeeae Bhaae ||

Those who know their own home, are happy, O Siblings of Destiny.

ਆਸਾ (ਮਃ ੩) ਅਸਟ (੨੮) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੭

Raag Asa Guru Amar Das

ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥

Anthar Breham Pashhaaniaa Gur Kee Vaddiaae ||7||

They realize God within their own hearts, through the glorious greatness of the Guru. ||7||

ਆਸਾ (ਮਃ ੩) ਅਸਟ (੨੮) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੮

Raag Asa Guru Amar Das

ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥

Aapae Dhaan Karae Kis Aakheeai Aapae Dhaae Bujhaae ||

He Himself gives gifts, and He Himself bestows understanding; unto whom can we complain?

ਆਸਾ (ਮਃ ੩) ਅਸਟ (੨੮) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੮

Raag Asa Guru Amar Das

ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥

Naanak Naam Dhhiaae Thoon Dhar Sachai Sobhaa Paaee ||8||6||28||

O Nanak, meditate on the Naam, the Name of the Lord, and you shall obtain glory in the True Court.

||8||6||28||

ਆਸਾ (ਮਃ ੩) ਅਸਟ (੨੮) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੨੫ ਪੰ. ੧੯

Raag Asa Guru Amar Das